

11445

LMDQ/M-24

PUNJABI BHASHA VIGYAN ATE GURMUKHI LIPI

Paper-MAPBI-404

Time : Three Hours]

[Maximum Marks : 80

- ਨੋਟ :** (i) ਪਹਿਲਾ ਪ੍ਰਸ਼ਨ ਲਾਜ਼ਮੀ ਹੈ।
(ii) ਵਿਦਿਆਰਥੀ ਨੇ ਹਰ ਯੂਨਿਟ ਵਿੱਚੋਂ ਇੱਕ ਪ੍ਰਸ਼ਨ ਕਰਨਾ ਹੈ।
(iii) ਹਰ ਪ੍ਰਸ਼ਨ 16 ਨੰਬਰ ਦਾ ਹੈ।

1. ਹੇਠ ਲਿਖੇ ਚਾਰੇ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿੱਚ ਦਿਓ :
(ੳ) ਨਾਦ ਯੰਤਰ ਦੀ ਸਥਿਤੀ ਦੇ ਆਧਾਰ 'ਤੇ ਪੰਜਾਬੀ ਧੁਨੀਆਂ ਨੂੰ ਕਿੰਨੇ ਗਿੱਸਿਆਂ ਵਿੱਚ ਵੰਡਿਆ ਜਾਂਦਾ ਹੈ?
(ਅ) ਵਾਕ ਵਿਸ਼ਲੇਸ਼ਣ ਦੇ ਨਿਕਟ ਅੰਗ ਸਿਧਾਂਤ ਬਾਰੇ ਜਾਣਕਾਰੀ ਦਿਓ।
(ੲ) ਗੁਰਮੁਖੀ ਲਿੱਪੀ ਦੀਆਂ ਦੋ ਵਿਸ਼ੇਸ਼ਤਾਵਾਂ ਦੱਸੋ।
(ਸ) ਬ੍ਰਹਮੀ ਤੇ ਗੁਰਮੁਖੀ ਦਾ ਆਪਸੀ ਸੰਬੰਧ ਦਰਸਾਓ।

(4×4=16)

ਯੂਨਿਟ ਪਹਿਲਾ

2. ਭਾਵਾਂਸ਼ ਨੂੰ ਪਰਿਭਾਸ਼ਤ ਕਰਦੇ ਹੋਏ ਪੰਜਾਬੀ ਭਾਵਾਂਸ਼ ਪ੍ਰਬੰਧ ਬਾਰੇ ਜਾਣਕਾਰੀ ਦਿਓ।

3. ਭਾਸ਼ਾ ਅਤੇ ਸਭਿਆਚਾਰ ਦਾ ਆਪਸੀ ਸੰਬੰਧ ਦਰਸਾਓ। (16×1=16)

ਯੂਨਿਟ ਦੂਜਾ

4. ਪੰਜਾਬੀ ਵਿੱਚ ਅਰਥ ਪਰਿਵਰਤਨ ਦੀਆਂ ਦਿਸ਼ਾਵਾਂ ਬਾਰੇ ਜਾਣਕਾਰੀ ਦਿਓ।
5. ਪੰਜਾਬੀ ਵਾਕ ਦੀਆਂ ਸੰਰਚਨਾਤਮਕ ਇਕਾਈਆਂ ਨਾਲ ਜਾਣ-ਪਛਾਣ ਕਰਾਓ। (16×1=16)

ਯੂਨਿਟ ਤੀਜਾ

6. ਪੰਜਾਬੀ ਭਾਸ਼ਾ ਲਈ ਗੁਰਮੁਖੀ ਹੀ ਵਧੇਰੇ ਉਚਿਤ ਲਿਪੀ ਹੈ। ਇਸ ਕਥਨ ਦੀ ਪੁਸ਼ਟੀ ਦਲੀਲਾਂ ਸਹਿਤ ਕਰੋ।
7. ਗੁਰਮੁਖੀ ਦਾ ਜਨਮ ਕਿਸ ਭਾਰਤੀ ਲਿੱਪੀ ਵਿੱਚੋਂ ਹੋਇਆ? ਇਸ ਦੇ ਪ੍ਰਮੁੱਖ ਵਿਕਾਸ ਪੜਾਅ ਨਿਸ਼ਚਿਤ ਕਰੋ। (16×1=16)

ਯੂਨਿਟ ਚੌਥਾ

8. ਖਰੋਸ਼ਠੀ, ਸ਼ਾਰਧਾ ਅਤੇ ਟਾਕਰੀ ਲਿਪੀ ਦਾ ਤੁਲਨਾਤਮਕ ਅਧਿਐਨ ਪੇਸ਼ ਕਰੋ।
9. ਪੰਜਾਬੀ ਸੁਰ ਪ੍ਰਬੰਧ ਉੱਪਰ ਨੋਟ ਲਿਖੋ। (16×1=16)
-